

भारतीय जीवन बीमा निगम
LIFE INSURANCE CORPORATION OF
INDIA

प्रधान मंत्री जन धन योजना
के तहत जन-धन खाताधारकों
के लिये रु.30,000/- के
जीवन बीमा सुरक्षा के
दावा निपटारा हेतु प्रक्रिया - परिशिष्ट

PRADHAN MANTRI JAN DHAN
YOJANA
(PMJDY)

ADDENDUM - PROCEDURE FOR CLAIM
SETTLEMENT
UNDER LIFE INSURANCE COVER OF
Rs.30,000/- FOR PMJDY ACCOUNT HOLDER

ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀ ਐਮ ਜੇ ਡੀ ਵਾਈ) ਤਹਿਤ ਜੀਵਨ ਕਵਰ

ਮਿਤੀ 20.04.2015, ਹਵਾਲਾ: ਐਫ. ਨੰਬਰ I-13016/01/2014-Ins.I, ਦੇ ਪੱਤਰ ਅਨੁਸਾਰ, ਜੋ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀ ਐਮ ਜੇ ਡੀ ਵਾਈ) ਦੇ ਤਹਿਤ ਜੀਵਨ ਕਵਰ ਹੇਠਾਂ ਸਥਾਪਿਤ ਅਸਲ ਨਿਯਮਾਂ ਅਤੇ ਸ਼ਰਤਾਂ ਵਿੱਚ ਮਨਜ਼ੂਰੀਆਂ / ਸੰਸ਼ੋਧਣਾਂ ਬਾਰੇ, ਵਿੱਤੀ ਸੇਵਾਵਾਂ ਦੇ ਵਿਭਾਗ, ਵਿੱਤ ਮੰਤਰਾਲੇ, ਭਾਰਤੀ ਸਰਕਾਰ ਵਲੋਂ ਹੈ, ਦੇ ਸੰਸ਼ੋਧਣ ਕੀਤੇ ਨਿਯਮ ਅਤੇ ਸ਼ਰਤਾਂ ਹੇਠਾਂ ਅਨੁਸਾਰ ਹਨ:

1. ਪੀ ਐਮ ਜੇ ਡੀ ਵਾਈ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਿਸ਼ੇਸ਼ਤਾਵਾਂ ਅਨੁਸਾਰ, ਅਯੋਗ ਸ਼੍ਰੇਣੀਆਂ ਦੇ ਪੈਰਾਗ੍ਰਾਫ ਤਹਿਤ, ਇਕ ਅਯੋਗ ਸ਼੍ਰੇਣੀ ਦਾ ਉਲੇਖ ਇਸ ਤਰ੍ਹਾਂ ਹੈ, "ਹੋਰ ਤਰੀਕੇ ਵਿੱਚ ਯੋਗ ਖਾਤਾ ਧਾਰਕ, ਜਿਹਨਾਂ ਦਾ ਜੀਵਨ ਕਵਰ, ਬੈਂਕ ਦੀ ਕਿਸੇ ਹੋਰ ਯੋਜਨਾ ਦੇ ਖਾਤੇ ਉੱਤੇ ਹੈ, ਉਹਨਾਂ ਨੂੰ ਦੇ ਸਕੀਮਾਂ ਦੇ ਵਿੱਚਕਾਰ ਚੋਣ ਕਰਨੀ ਹੋਵੇਗੀ ਅਤੇ ਕਿਸੇ ਇਕ ਤੋਂ ਫਾਇਦਾ ਪ੍ਰਾਪਤ ਕਰਨਾ ਹੋਵੇਗਾ।"

ਸੰਸ਼ੋਧਣ :- ਇਹ ਫੈਸਲਾ ਲਿੱਤਾ ਗਿਆ ਹੈ ਕਿ ਪੀ ਐਮ ਜੇ ਡੀ ਵਾਈ ਸਕੀਮ ਦੇ ਤਹਿਤ ਸਦੱਸ ਨੂੰ ਕਵਰੇਜ ਲਈ ਇਨਕਾਰ ਨਹੀਂ ਕੀਤਾ ਜਾ ਸਕਦਾ; ਜੇ ਸਦੱਸ ਨੇ ਆਪ ਸਮਾਨ ਬੈਂਕ ਖਾਤੇ ਦੇ ਨਾਲ ਜੋੜੇ ਕਿਸੇ ਹੋਰ ਬੀਮਾ ਫਾਇਦੇ ਦਾ ਲਾਭ ਲੈਣ ਲਈ ਬੀਮਾ ਪ੍ਰੀਮੀਅਮ ਦਾ ਪੂਰਾ ਜਾਂ ਅੰਸ਼ਕ ਭੁਗਤਾਨ ਕਰ ਦਿੱਤਾ ਹੈ।

2. ਪੀ ਐਮ ਜੇ ਡੀ ਵਾਈ ਦੇ ਸਾਂਝੇ ਖਾਤੇ ਦੇ ਮਾਮਲੇ ਵਿੱਚ, ਜੇ ਪ੍ਰਮੁੱਖ ਖਾਤਾ ਧਾਰਕ 30,000/- ਰੁਪਏ ਦੇ ਜੇਖਮ ਕਵਰ ਲਈ ਅਯੋਗ ਹੁੰਦਾ ਹੈ, ਤਾਂ ਕੀ 30,000/- ਰੁਪਏ ਦੇ ਜੇਖਮ ਕਵਰ ਦਾ ਦੂਜੇ ਦਰਜੇ ਦੇ ਖਾਤੇ ਤੱਕ ਵਿਸਤਾਰ ਕੀਤਾ ਜਾ ਸਕਦਾ ਹੈ ਜੇ ਉਹ ਯੋਗ ਸ਼ਰਤਾਂ ਨੂੰ ਸੰਤੁਸ਼ਟ ਕਰ ਰਿਹਾ / ਰਹੀ ਹੈ?

ਸੰਸ਼ੋਧਣ :- ਇਹ ਫੈਸਲਾ ਲਿੱਤਾ ਗਿਆ ਹੈ ਕਿ ਪੀ ਐਮ ਜੇ ਡੀ ਵਾਈ ਦੇ ਤਹਿਤ ਸਾਂਝੇ ਖਾਤੇ ਦੇ ਮਾਮਲੇ ਵਿੱਚ, ਜੇ ਪ੍ਰਮੁੱਖ ਖਾਤਾ ਧਾਰਕ 30,000/- ਰੁਪਏ ਦੇ ਜੇਖਮ ਕਵਰ ਲਈ ਅਯੋਗ ਹੁੰਦਾ ਹੈ, ਤਾਂ 30,000/- ਰੁਪਏ ਦੇ ਜੇਖਮ ਕਵਰ ਦਾ ਦੂਜੇ ਦਰਜੇ ਦੇ ਖਾਤੇ ਤੱਕ ਵਿਸਤਾਰ ਕੀਤਾ ਜਾ ਸਕਦਾ ਹੈ ਜੇ ਉਹ ਜੀਵਨ ਕਵਰ ਲਈ ਯੋਗਤਾ ਸ਼ਰਤਾਂ ਨੂੰ ਸੰਤੁਸ਼ਟ ਕਰਦਾ /ਕਰਦੀ ਹੈ।

3. ਸਕੀਮ ਦਾ ਵਿਸਤਾਰ : ਪਹਿਲੇ ਸਕੀਮ 15.08.2014 ਤੋਂ 26.01.2015 ਦੀ ਮਿਆਦ ਲਈ ਖੋਲ੍ਹੀ ਗਈ ਸੀ

ਸੰਸ਼ੋਧਣ :- ਸਕੀਮ ਦਾ 31.01.2015 ਤੱਕ ਵਿਸਤਾਰ ਕਰਨ ਦਾ ਫੈਸਲਾ ਲਿਆ ਗਿਆ ਹੈ।

4. ਇਹ ਸੰਭਵ ਹੋ ਸਕਦਾ ਹੈ ਕਿ ਖਾਤੇ ਨੂੰ ਖੋਲ੍ਹਣ ਦੀ ਮਿਤੀ ਤੋਂ (15 ਅਗਸਤ, 2014 ਤੋਂ 25 ਜਨਵਰੀ, 2015 ਦੇ ਵਿੱਚਕਾਰ ਖੋਲ੍ਹੇ ਗਏ ਖਾਤੇ), ਖਾਤਾ ਧਾਰਕ 18 ਸਾਲ ਦਾ ਨਹੀਂ ਹੋ ਸਕਦਾ ਪਰ ਬਾਅਦ ਵਿੱਚ 18 ਸਾਲ ਦੀ ਉਮਰ ਦਾ ਹੋ ਸਕਦਾ ਹੈ (16 ਅਗਸਤ, 2014 ਤੋਂ 26 ਜਨਵਰੀ, 2015 ਦੇ ਵਿੱਚਕਾਰ)। ਜੇ ਸਦੱਸ 26.01.2015 ਤੋਂ ਪਹਿਲੇ, ਮਗਰੋਂ 18 ਸਾਲ ਦਾ ਹੁੰਦਾ ਹੈ ਤਾਂ ਕੀ ਉਸਨੂੰ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀ ਐਮ ਜੇ ਡੀ ਵਾਈ) ਦੇ ਤਹਿਤ ਜੀਵਨ ਬੀਮਾ ਕਵਰ ਲਈ ਵਿਚਾਰਿਆ ਜਾਣਾ ਚਾਹੀਦਾ ਹੈ ਜਾਂ ਨਹੀਂ।

ਸੰਸ਼ੋਧਣ :- ਇਹ ਫੈਸਲਾ ਲਿੱਤਾ ਗਿਆ ਹੈ ਕਿ ਜੇ ਇਕ ਨਾਬਾਲਗ 15 ਅਗਸਤ, 2014 ਤੋਂ 26 ਜਨਵਰੀ, 2015 ਦੇ ਵਿੱਚਕਾਰ ਇਕ ਖਾਤਾ ਖੋਲ੍ਹਦਾ ਹੈ ਤਾਂ ਉਸ ਨੂੰ ਫੇਰ 15.08.2014 ਤੋਂ 26.01.2015 (ਹੁਣ 31.01.2015 ਤੱਕ ਵਿਸਤਾਰ ਕੀਤੀ) ਦੀ ਮਿਆਦ ਤੱਕ 18 ਸਾਲ ਦੀ ਉਮਰ ਹਾਸਲ ਕਰ ਲੈਣ ਤੇ ਪੀ ਐਮ ਜੇ ਡੀ ਵਾਈ ਦੇ ਤਹਿਤ ਜੀਵਨ ਬੀਮਾ ਕਵਰ ਲਈ ਯੋਗ ਮੰਨਿਆ ਜਾਣਾ ਚਾਹੀਦਾ ਹੈ।

5. ਪੀ ਐਮ ਜੇ ਡੀ ਵਾਈ ਦੇ ਤਹਿਤ ਜੀਵਨ ਬੀਮਾ ਲਈ ਬੁਨਿਆਦੀ ਪਾਤਰਤਾ ਸ਼ਰਤਾਂ ਵਿੱਚ ਹੇਠ ਲਿਖੇ ਸੰਸ਼ੋਧਣਾਂ ਦੀ ਮਨਜ਼ੂਰੀ ਦਿੱਤੀ ਗਈ ਹੈ :-

- i) ਮੂਲ ਸ਼ਰਤ:- 15.08.2014 ਤੋਂ 26.01.2015 ਤੱਕ ਮਿਆਦ ਦੇ ਦੌਰਾਨ, ਜਾਂ ਕਿਸੇ ਵਾਧੂ ਮਿਆਦ ਲਈ ਜਿਸ ਦਾ ਭਾਰਤੀ ਸਰਕਾਰ ਦੁਆਰਾ ਹੋਰ ਵਿਸਤਾਰ ਕੀਤਾ ਜਾ ਸਕਦਾ ਹੈ, ਰੂਪੇ (RuPay) ਕਾਰਡ ਦੇ ਨਾਲ ਵਾਧੂ ਤੌਰ ਤੇ ਪਹਿਲੀ ਵਾਰ ਬੈਂਕ ਖਾਤਾ ਖੋਲ੍ਹ ਰਹੇ ਵਿਅਕਤੀ।

ਸੇਧੀਆਂ ਪਾਤਰਤਾ ਸ਼ਰਤਾਂ:- 15.08.2014 ਤੋਂ 31.01.2015 ਤੱਕ ਮਿਆਦ ਦੇ ਦੌਰਾਨ, ਜਾਂ ਕਿਸੇ ਵਾਧੂ ਮਿਆਦ ਲਈ ਜਿਸ ਦਾ ਭਾਰਤੀ ਸਰਕਾਰ ਦੁਆਰਾ ਹੋਰ ਵਿਸਤਾਰ ਕੀਤਾ ਜਾ ਸਕਦਾ ਹੈ, ਰੂਪੇ (RuPay) ਕਾਰਡ ਵਾਲੇ ਬੈਂਕ ਖਾਤੇ ਨੂੰ ਖੋਲ੍ਹ ਰਹੇ ਵਿਅਕਤੀ।

- ii) ਮੂਲ ਸ਼ਰਤ:- ਵਿਅਕਤੀ ਸਾਧਾਰਨ ਤੌਰ ਤੇ ਪਰਿਵਾਰ ਦਾ ਮੁੱਖੀ ਜਾਂ ਪਰਿਵਾਰ ਦਾ ਕਮਾਈ ਕਰਨ ਵਾਲਾ ਸਦੱਸ ਹੋਣਾ ਚਾਹੀਦਾ ਹੈ ਅਤੇ 18 ਤੋਂ 59 ਦੇ ਉਮਰ ਸਮੂਹ ਵਿੱਚ ਹੋਣਾ ਚਾਹੀਦਾ ਹੈ (ਯਾਂਨੀ, ਵਿਅਕਤੀ ਘੱਟੋ-ਘੱਟ 18 ਸਾਲ ਦਾ ਹੋਣਾ ਚਾਹੀਦਾ ਹੈ, ਅਤੇ 60 ਸਾਲ ਦਾ ਨਹੀਂ ਹੋਇਆ ਹੋਣਾ ਚਾਹੀਦਾ)। ਜੇ ਪਰਿਵਾਰ ਦਾ ਮੁੱਖੀ 60 ਸਾਲ ਦੀ ਉਮਰ ਦਾ ਜਾਂ ਵੱਡਾ ਹੈ ਤਾਂ ਉੱਪਰ ਉਲੇਖ ਕੀਤੇ ਉਮਰ ਸਮੂਹ ਵਿੱਚ ਪਰਿਵਾਰ ਦੇ ਦੂਜੇ ਕਮਾਉਣ ਵਾਲੇ ਵਿਅਕਤੀ ਨੂੰ ਕਵਰ ਕੀਤਾ ਜਾਵੇਗਾ, ਜੋ ਪਾਤਰਤਾ ਦੇ ਅਧੀਨ ਹੈ।

ਸੇਧੀ ਗਈ ਪਾਤਰਤਾ ਸ਼ਰਤ:- ਵਿਅਕਤੀ ਪਰਿਵਾਰ ਦਾ ਸਦੱਸ ਹੋਣਾ ਚਾਹੀਦਾ ਹੈ ਅਤੇ 18 ਤੋਂ 59 ਸਾਲ ਦੇ ਉਮਰ ਸਮੂਹ ਵਿੱਚ ਹੋਣਾ ਚਾਹੀਦਾ ਹੈ (ਯਾਂਨੀ, ਵਿਅਕਤੀ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ, ਅਤੇ ਉਹ 60 ਸਾਲ ਦਾ ਨਹੀਂ ਹੋਇਆ ਹੋਣਾ ਚਾਹੀਦਾ) ਅਤੇ ਉਸਨੂੰ ਇਕ ਬੈਂਕ ਖਾਤਾ ਹੋਣ ਆਦਿ ਜਿਹੀਆਂ ਪਾਤਰਤਾ ਦੀਆਂ ਹੋਰ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨਾ ਚਾਹੀਦਾ ਹੈ।

- iii) ਮੂਲ ਸ਼ਰਤ:- ਵਿਅਕਤੀ ਕੋਲ ਬੈਂਕ ਖਾਤੇ ਦੇ ਨਾਲ ਜੁੜਿਆ ਇਕ ਰੂਪੇ (RuPay) ਕਾਰਡ ਅਤੇ ਬਾਯੋ-ਮੈਟਰਿਕ ਕਾਰਡ ਹੋਣਾ ਲਾਜ਼ਮੀ ਹੈ ਜਾਂ ਇਸਦਾ ਬੈਂਕ ਖਾਤੇ ਦੇ ਨਾਲ ਜੋੜੇ ਜਾਣ ਦੀ ਕਿਰਿਆ ਵਿੱਚ ਹੋਣਾ ਲਾਜ਼ਮੀ ਹੈ ਜੇ ਪਹਿਲਾਂ ਤੋਂ ਉੱਥੇ ਨਹੀਂ ਹੈ।

ਸੇਧੀ ਗਈ ਪਾਤਰਤਾ ਸ਼ਰਤ:- ਵਿਅਕਤੀ ਕੋਲ ਬੈਂਕ ਖਾਤੇ ਦੇ ਨਾਲ ਜੁੜਿਆ ਇਕ ਰੂਪੇ ਕਾਰਡ ਅਤੇ ਬਾਯੋ-ਮੈਟਰਿਕ ਕਾਰਡ ਹੋਣਾ ਲਾਜ਼ਮੀ ਹੈ ਜਾਂ ਇਸਦਾ ਬੈਂਕ ਖਾਤੇ ਦੇ ਨਾਲ ਜੋੜੇ ਜਾਣ ਦੀ ਕਿਰਿਆ ਵਿੱਚ ਹੋਣਾ ਲਾਜ਼ਮੀ ਹੈ ਜੇ ਪਹਿਲਾਂ ਤੋਂ ਉੱਥੇ ਨਹੀਂ ਹੈ। ਹਾਲਾਂਕਿ, ਇਸ ਸ਼ਰਤ ਦੇ ਕਾਰਣ ਕਿਸੇ ਦਾਅਵੇ ਲਈ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ।

- iv) ਮੂਲ ਸ਼ਰਤ:- ਪਰਿਵਾਰ ਵਿੱਚ ਸਿਰਫ਼ ਇਕ ਵਿਅਕਤੀ ਨੂੰ ਬੀਮਾ ਸਕੀਮ ਵਿੱਚ ਕਵਰ ਕੀਤਾ ਜਾਵੇਗਾ ਅਤੇ ਜੇਕਰ ਵਿਅਕਤੀ ਕੋਲ ਇਕ ਤੋਂ ਵੱਧ ਕਾਰਡ / ਖਾਤੇ ਹੁੰਦੇ ਹਨ ਤਾਂ ਫਾਇਦੇ ਦੀ ਇਜਾਜ਼ਤ ਸਿਰਫ਼ ਇਕ ਖਾਤੇ ਤਹਿਤ ਦਿੱਤੀ ਜਾਵੇਗੀ, ਯਾਂਨੀ ਹਰ ਪਰਿਵਾਰ ਵਿੱਚੋਂ ਇਕ ਵਿਅਕਤੀ, ਪਾਤਰਤਾ ਸ਼ਰਤਾਂ ਦੇ ਅਧੀਨ 30,000/- ਰੁਪਏ ਦਾ ਇਕ ਸਿੰਗਲ ਕਵਰ ਪ੍ਰਾਪਤ ਕਰੇਗਾ।

ਸੇਧੀ ਗਈ ਪਾਤਰਤਾ ਸ਼ਰਤ:- ਜੇਕਰ ਵਿਅਕਤੀ ਕੋਲ ਇਕ ਤੋਂ ਵੱਧ ਕਾਰਡ / ਖਾਤੇ ਹੁੰਦੇ ਹਨ ਤਾਂ ਫਾਇਦੇ ਦੀ ਇਜਾਜ਼ਤ ਸਿਰਫ਼ ਇਕ ਖਾਤੇ ਤਹਿਤ ਦਿੱਤੀ ਜਾਵੇਗੀ, ਯਾਂਨੀ ਹਰ ਪਰਿਵਾਰ ਵਿੱਚੋਂ ਇਕ ਵਿਅਕਤੀ, ਪਾਤਰਤਾ ਸ਼ਰਤਾਂ ਦੇ ਅਧੀਨ 30,000/- ਰੁਪਏ ਦਾ ਇਕ ਸਿੰਗਲ ਕਵਰ ਪ੍ਰਾਪਤ ਕਰੇਗਾ।

ਪੀ ਐਮ ਜੇ ਡੀ ਵਾਈ ਦੇ ਤਹਿਤ ਹੋਰ ਸਾਰੇ ਨਿਯਮ ਅਤੇ ਸ਼ਰਤਾਂ, ਇਸ ਦੇ ਨਾਲ ਦਾਅਵਿਆਂ ਦੇ ਨਿਪਟਾਰੇ ਲਈ ਕਾਰਜਵਿਧੀਆਂ ਦਾਅਵਿਆਂ ਦੀ ਅਸਲ ਕਾਰਜਵਿਧੀ ਦੇ ਤਹਿਤ ਸਥਿਰ ਰਹਿੰਦੀਆਂ ਹਨ।